

ਤੁਰੰਤ ਰਿਲੀਜ਼ ਲਈ

## ਬ੍ਰੈਂਪਟਨ ਲਈ 12 ਨਵੇਂ ਇਲੈਕਟ੍ਰਿਕ ਵਹੀਕਲ ਚਾਰਜਿੰਗ ਸਟੇਸ਼ਨਾਂ ਦਾ ਐਲਾਨ ਕੀਤਾ ਗਿਆ

ਬ੍ਰੈਂਪਟਨ, ਓਨਟਾਰੀਓ (15 ਸਤੰਬਰ, 2020) – ਕੱਲ, ਇਹ ਐਲਾਨ ਕੀਤਾ ਗਿਆ ਸੀ ਕਿ ਸਿਟੀ ਆਫ ਬ੍ਰੈਂਪਟਨ ਨੂੰ, 2021 ਦੇ ਅੰਤ ਤੱਕ ਚਾਰ ਫੈਸਿਲਿਟੀਜ਼ ਵਿਖੇ, 12 ਨਵੇਂ ਇਲੈਕਟ੍ਰਿਕ ਵਹੀਕਲ ਚਾਰਜਿੰਗ ਸਟੇਸ਼ਨ ਲਗਾਉਣ ਵਾਸਤੇ ਫੰਡਿੰਗ ਮਿਲੇਗੀ। ਇਹ ਚਾਰਜਿੰਗ ਸਟੇਸ਼ਨ, ਪੀਲ ਕਲਾਈਮੇਟ ਚੇਂਜ ਪਾਰਟਨਰਸ਼ਿਪ (Peel Climate Change Partnership) ਅਤੇ ਨੈਚੁਰਲ ਰਿਸੋਰਸਿਜ਼ ਕੈਨੇਡਾ (Natural Resources Canada) ਦੇ ਜ਼ੀਰੋ ਐਮਿਸ਼ਨ ਵਹੀਕਲ ਇੰਫਰਾਸਟ੍ਰਕਚਰ ਪ੍ਰੋਗਰਾਮ (Zero Emission Vehicle Infrastructure Program) ਵਿੱਚ, ਸਿਟੀ ਦੀ ਭਾਗੀਦਾਰੀ ਦੁਆਰਾ ਸੰਭਵ ਹੋਏ ਸਨ।

2019 ਵਿੱਚ, ਬ੍ਰੈਂਪਟਨ ਸਿਟੀ ਕਾਉਂਸਿਲ (Brampton City Council) ਨੇ, ਗ੍ਰੀਨ ਸਿਟੀ (Green City) ਬਣਨ ਦੀ ਵਚਨਬੱਧਤਾ ਨਾਲ, ਸਿਟੀ ਵਿੱਚ ਪੈਦਾ ਹੋਣ ਵਾਲੀਆਂ ਗ੍ਰੀਨਹਾਊਸ ਗੈਸ (ਜੀ.ਐਚ.ਜੀ.) ਨਿਕਾਸੀਆਂ ਨੂੰ, 2050 ਤੱਕ 80 ਪ੍ਰਤੀਸ਼ਤ ਤੱਕ ਘਟਾਉਣ ਦੇ ਟੀਚੇ ਨਾਲ, ਜਲਵਾਯੂ ਸਬੰਧੀ ਐਮਰਜੈਂਸੀ ਖੋਸ਼ਿਤ ਕਰਨ ਲਈ ਸਰਬ ਸੰਮਤੀ ਨਾਲ ਵੋਟ ਦਿੱਤੀ ਸੀ। ਇਲੈਕਟ੍ਰਿਕ ਵਹੀਕਲ ਚਾਰਜਿੰਗ ਸਟੇਸ਼ਨ, ਨਿਵਾਸੀਆਂ ਨੂੰ ਮੁੜ ਸੋਚਣ ਵਾਸਤੇ ਉਤਸ਼ਾਹਿਤ ਕਰਦੇ ਹਨ ਕਿ ਉਹ ਜੀ.ਐਚ.ਜੀ. (GHG) ਨੂੰ ਘਟਾ ਕੇ, ਕਿਸ ਤਰ੍ਹਾਂ ਇੱਧਰ-ਉੱਧਰ ਜਾਣ ਅਤੇ ਟ੍ਰਾਂਸਪੋਰਟੇਸ਼ਨ ਸਬੰਧੀ ਵੱਧ ਵਿਕਲਪਾਂ ਦਾ ਪ੍ਰਚਾਰ ਕਰ ਸਕਦੇ ਹਨ।

ਨਵੇਂ ਇਲੈਕਟ੍ਰਿਕ ਵਹੀਕਲ ਚਾਰਜਿੰਗ ਸਟੇਸ਼ਨ, ਹੇਠਾਂ ਲਿਖੀਆਂ ਥਾਵਾਂ ਤੇ ਲਗਾਏ ਜਾਣਗੇ:

- ਕੈਸੀ ਕੈਂਪਬੈਲ ਰੇਕ੍ਰੀਏਸ਼ਨ ਸੈਂਟਰ (Cassie Campbell Recreation Centre) – 2
- ਲੋਫਰਸ ਲੇਕ ਰੇਕ੍ਰੀਏਸ਼ਨ ਸੈਂਟਰ (Loafers Lake Recreation Centre) – 2
- ਚਿੰਗਕੂਜ਼ੀ ਵੈਲਨੈਸ ਸੈਂਟਰ (Chinguacousy Wellness Centre) – 4
- ਰਿਵਰਸਟੋਨ ਕਮਿਊਨਿਟੀ ਸੈਂਟਰ (Riverstone Community Centre) – 4

ਸਿਟੀ ਦੇ ਇਲੈਕਟ੍ਰਿਕ ਵਹੀਕਲ ਚਾਰਜਿੰਗ ਸਟੇਸ਼ਨਾਂ ਬਾਰੇ ਹੋਰ ਜਾਣਕਾਰੀ ਲਈ, [www.brampton.ca](http://www.brampton.ca) ਤੇ ਜਾਓ।

### ਸੰਖੇਪ ਤੱਥ

- ਸਿਟੀ ਆਫ ਬ੍ਰੈਂਪਟਨ ਵਿੱਚ, ਵੱਖ-ਵੱਖ ਮਿਊਨਿਸਿਪਲ ਪਾਰਕਿੰਗ ਲੋਟਸ ਅਤੇ ਪੂਰੀ ਸਿਟੀ ਵਿੱਚ ਸਿਟੀ ਦੀਆਂ ਫੈਸਿਲਿਟੀਜ਼ ਵਿਖੇ, 53 ਮੌਜੂਦਾ ਇਲੈਕਟ੍ਰਿਕ ਵਹੀਕਲ ਚਾਰਜਿੰਗ ਸਟੇਸ਼ਨ ਹਨ, ਤਾਂ ਜੋ ਬ੍ਰੈਂਪਟਨ ਵਿੱਚ ਨਿਵਾਸੀਆਂ ਅਤੇ ਕਾਰੋਬਾਰੀਆਂ ਲਈ, ਇਲੈਕਟ੍ਰਿਕ ਵਾਹਨਾਂ ਨੂੰ ਵੱਧ ਸੁਵਿਧਾਜਨਕ ਬਣਾਉਣ ਵਿੱਚ ਮਦਦ ਮਿਲ ਸਕੇ।
- ਬ੍ਰੈਂਪਟਨ ਦੇ ਇਲੈਕਟ੍ਰਿਕ ਵਾਹ ਚਾਰਜਿੰਗ ਸਟੇਸ਼ਨ, ਜਨਤਾ ਵਾਸਤੇ ਵਰਤੋਂ ਲਈ ਮੁਫਤ ਹਨ। ਭੁਗਤਾਨ ਵਾਲੇ ਪਾਰਕਿੰਗ ਲੋਟਸ ਵਿੱਚ, ਸਧਾਰਨ ਪਾਰਕਿੰਗ ਫੀਸ ਲਾਗੂ ਹੁੰਦੀ ਹੈ।
- ਸਿਟੀ ਕਾਉਂਸਿਲ ਨੇ ਜੂਨ 2019 ਵਿੱਚ, ਬ੍ਰੈਂਪਟਨ ਵਿੱਚ ਜੀ.ਐਚ.ਜੀ. ਨੂੰ, 2050 ਤੱਕ 80 ਪ੍ਰਤੀਸ਼ਤ ਤੱਕ ਘਟਾਉਣ ਦਾ ਟੀਚਾ ਤੈਅ ਕੀਤਾ ਸੀ। ਸ਼ੈਰੀਡਨ ਕਾਲਜ (Sheridan College) ਨਾਲ ਸਾਂਝੇਦਾਰੀ ਵਿੱਚ, ਕਮਿਊਨਿਟੀ ਐਨਰਜੀ ਐਂਡ ਐਮਿਸ਼ਨਸ ਪਲਾਨ (ਸੀ.ਈ.ਈ.ਆਰ.ਪੀ.) (Community Energy and Emissions Plan) (CEERP) ਦੇ ਵਿਕਾਸ ਸਮੇਤ, ਸਿਟੀ ਉਸ ਟੀਚੇ ਨੂੰ ਹਾਸਲ ਕਰਨ ਲਈ ਕੁਝ ਕਦਮ ਚੁੱਕ ਰਹੀ ਹੈ।

- ਪੂਰਾ ਹੋਣ ਤੇ, ਸੀ.ਈ.ਈ.ਆਰ.ਪੀ. (CEERP) ਦਾ ਉਦੇਸ਼, ਮਿਊਨਿਸਿਪਲਟੀ, ਲੋਕਲ ਯੂਟੀਲਿਟੀਜ਼ ਅਤੇ ਭਾਈਚਾਰਕ ਸਟੇਕਹੋਲਡਰਾਂ ਦੇ ਯਤਨਾਂ ਨੂੰ ਮਿਲਾਉਣਾ ਅਤੇ ਇੱਕ ਰੋਡਮੈਪ ਤਿਆਰ ਕਰਨਾ ਹੈ, ਜੋ ਉਰਜਾ ਕੁਸ਼ਲਤਾ ਨੂੰ ਸੁਧਾਰੇਗਾ, ਗ੍ਰੀਨਹਾਊਸ ਗੈਸ ਨਿਕਾਸੀਆਂ ਨੂੰ ਘਟਾਵੇਗਾ, ਉਰਜਾ ਸੁਰੱਖਿਆ ਨੂੰ ਯਕੀਨੀ ਬਣਾਵੇਗਾ, ਆਰਥਿਕ ਲਾਭ ਪੈਦਾ ਕਰੇਗਾ ਅਤੇ ਜਲਵਾਯੂ ਸਬੰਧੀ ਤਬਦੀਲੀ ਵਿੱਚ ਲਚਕੀਲਾਪਣ ਵਧਾਵੇਗਾ।
- ਮੇਅਰ ਪੈਟਰਿਕ ਬ੍ਰਾਊਨ, ਗਲੋਬਲ ਕੋਵਨੈਂਟ ਆਫ ਮੇਅਰਸ ਫਾਰ ਕਲਾਈਮੇਟ ਐਂਡ ਐਨਰਜੀ (Global Covenant of Mayors for Climate and Energy) ਦੇ ਮੈਂਬਰ ਹਨ। ਇਹ ਜਲਵਾਯੂ ਸਬੰਧੀ ਤਬਦੀਲੀ ਦੇ ਵਿਰੁੱਧ ਲੜਨ ਦੀ ਅਗਵਾਈ ਕਰਨ ਵਾਲੇ, 9,200 ਤੋਂ ਵੱਧ ਸ਼ਹਿਰਾਂ ਦਾ ਸਭ ਤੋਂ ਪਹਿਲਾ, ਹਿਤਕਾਰੀ ਗਲੋਬਲ ਗੱਠਜੋੜ ਹੈ।

### ਪੀਲ ਕਲਾਈਮੇਟ ਚੇਂਜ ਪਾਰਟਨਰਸ਼ਿਪ ਬਾਰੇ

ਪੀਲ ਕਲਾਈਮੇਟ ਚੇਂਜ ਪਾਰਟਨਰਸ਼ਿਪ, ਪ੍ਰੋਜੈਕਟਾਂ ਤੇ ਅਤੇ ਫੰਡਿੰਗ ਸੁਰੱਖਿਅਤ ਰੱਖਣ ਵਾਸਤੇ ਇਕੱਠੇ ਕੰਮ ਕਰਦੀ ਹੈ। ਇਸ ਨਾਲ ਹਰੇਕ ਮੈਂਬਰ ਸੰਗਠਨ ਨੂੰ, ਗ੍ਰੀਨਹਾਊਸ ਗੈਸ ਨਿਕਾਸੀਆਂ ਘਟਾਉਣ ਅਤੇ ਜਲਵਾਯੂ ਸਬੰਧੀ ਤਬਦੀਲੀ ਨੂੰ ਗ੍ਰਹਿਣ ਕਰਨ ਵਿੱਚ ਮਦਦ ਮਿਲੇਗੀ।

ਪਾਰਟਨਰਸ਼ਿਪ ਵਿੱਚ ਸ਼ਾਮਲ ਹਨ:

- ਰੀਜਨ ਆਫ ਪੀਲ (Region of Peel)
- ਸਿਟੀ ਆਫ ਬ੍ਰੈਂਪਟਨ (City of Brampton)
- ਟਾਊਨ ਆਫ ਕੈਲਡਨ (Town of Caledon)
- ਕ੍ਰੈਡਿਟ ਵੈਲੀ ਕਨਜ਼ਰਵੇਸ਼ਨ (Credit Valley Conservation)
- ਸਿਟੀ ਆਫ ਮਿਸਿਸਾਗਾ (City of Mississauga)
- ਟੋਰੋਂਟੋ ਐਂਡ ਰੀਜਨ ਕਨਜ਼ਰਵੇਸ਼ਨ ਅਥਾਰਿਟੀ (Toronto and Region Conservation Authority)

### ਹਵਾਲੇ

“ਗਲੋਬਲ ਕੋਵਨੈਂਟ ਆਫ ਮੇਅਰਸ ਫਾਰ ਕਲਾਈਮੇਟ ਐਂਡ ਐਨਰਜੀ ਦੇ ਮੈਂਬਰ ਵਜੋਂ, ਮੈਂ ਬੇਹੱਦ ਉਤਸ਼ਾਹਿਤ ਹਾਂ ਕਿ ਸਿਟੀ ਨੂੰ, ਬ੍ਰੈਂਪਟਨ ਵਿੱਚ 12 ਨਵੇਂ ਇਲੈਕਟ੍ਰਿਕ ਵਹੀਕਲ ਚਾਰਜਿੰਗ ਸਟੇਸ਼ਨਾਂ ਲਈ ਫੰਡਿੰਗ ਮਿਲ ਰਹੀ ਹੈ। ਬ੍ਰੈਂਪਟਨ ਇੱਕ ਗ੍ਰੀਨ ਸਿਟੀ ਹੈ ਅਤੇ ਲੋਕਲ ਤੌਰ ਤੇ, ਵੱਧ ਸਥਿਰ ਟ੍ਰਾਂਸਪੋਰਟੇਸ਼ਨ ਵਿਕਲਪ ਉਪਲਬਧ ਹੋਣ ਨਾਲ, ਅਸੀਂ ਇਕੱਠੇ, 2050 ਤੱਕ ਜੀ.ਐਚ.ਜੀ. ਨੂੰ 80 ਪ੍ਰਤੀਸ਼ਤ ਤੱਕ ਘਟਾਉਣ ਦੇ ਸਾਡੇ ਸ਼ਾਨਦਾਰ ਟੀਚੇ ਦੇ ਪ੍ਰਤੀ ਕੰਮ ਨੂੰ ਜਾਰੀ ਰੱਖ ਸਕਦੇ ਹਾਂ।”

- ਪੈਟਰਿਕ ਬ੍ਰਾਊਨ (Patrick Brown), ਮੇਅਰ, ਸਿਟੀ ਆਫ ਬ੍ਰੈਂਪਟਨ

“ਕਿਉਂਕਿ ਮਿਊਨਿਸਿਪਲਟੀਜ਼, ਕੈਨੇਡਾ ਦੀਆਂ ਅੱਧੀਆਂ ਜੀ.ਐਚ.ਜੀ. ਨਿਕਾਸੀਆਂ ਨੂੰ ਪ੍ਰਭਾਵਿਤ ਕਰਦੀਆਂ ਹਨ, ਸਾਡੇ ਲਈ ਇੱਥੇ ਸ਼ਹਿਰ ਵਿੱਚ, ਸਾਡੇ ਕਾਰਬਨ ਫੁਟਪ੍ਰਿੰਟ ਨੂੰ ਘਟਾਉਣ ਦੇ ਤਰੀਕੇ ਲੱਭਣੇ ਜਾਰੀ ਰੱਖਣੇ ਲਾਜ਼ਮੀ ਹਨ। ਇਹ ਨਵੇਂ ਇਲੈਕਟ੍ਰਿਕ ਚਾਰਜਿੰਗ ਸਟੇਸ਼ਨ, ਸਾਡੇ ਭਾਈਚਾਰੇ ਲਈ ਸਥਿਰ ਬਣਨ ਨੂੰ ਹੋਰ ਵੀ ਅਸਾਨ ਬਣਾ ਦੇਣਗੇ, ਕਿਉਂਕਿ ਅਸੀਂ ਸਾਰੇ, ਤੇਜ਼ੀ ਨਾਲ ਗ੍ਰੀਨ ਸਿਟੀ ਬਣਾਉਣਾ ਜਾਰੀ ਰੱਖਣ ਲਈ ਆਪਣੀ-ਆਪਣੀ ਭੂਮਿਕਾ ਨਿਭਾ ਰਹੇ ਹਾਂ।”

- ਸ਼ਾਰਮੇਨ ਵਿਲੀਅਮਸ (Charmaine Williams), ਸਿਟੀ ਕਾਉਂਸਲਰ, ਵਾਰਡਸ 7 ਅਤੇ 8, ਵਾਈਸ-ਚੇਅਰ, ਕਮਿਊਨਿਟੀ ਸਰਵਿਸਿਜ

“ਪੀਲ ਕਲਾਈਮੇਟ ਚੇਂਜ ਪਾਰਟਨਰਸ਼ਿਪ ਦੇ ਨਾਲ, ਸਿਟੀ ਦੇ ਕੰਮ ਦਾ ਮਤਲਬ ਹੈ ਕਿ ਅਸੀਂ, ਭਵਿੱਖ ਦੀਆਂ ਪੀੜ੍ਹੀਆਂ ਲਈ ਵੱਧ ਗ੍ਰੀਨ ਭਾਈਚਾਰਾ ਅਤੇ ਸਿਹਤਮੰਦ ਵਾਤਾਵਰਣ ਪੈਦਾ ਕਰਨ ਲਈ, ਖੇਤਰ ਦੇ ਸਾਂਝੇਦਾਰਾਂ ਨਾਲ ਮਿਲ ਕੇ ਕੰਮ ਕਰਨ ਯੋਗ ਹਾਂ। ਇਹ ਇਲੈਕਟ੍ਰਿਕ ਵਾਹਨ, ਬ੍ਰੈਂਪਟਨ ਦੇ ਨਿਵਾਸੀਆਂ ਲਈ, ਵਾਤਾਵਰਣ ਅਨੁਕੂਲਿਤ ਫੈਸਲੇ ਲੈਣ ਵਿੱਚ ਵੱਧ ਅਸਾਨ ਵਿਕਲਪ ਹਨ।”

- ਰੋਏਨਾ ਸੈਂਟੋਸ (Rowena Santos), ਰੀਜਨਲ ਕਾਉਂਸਲਰ, ਵਾਰਡਸ 1 ਅਤੇ 5, ਚੇਅਰ, ਕਮਿਊਨਿਟੀ ਸਰਵਿਸਿਜ

“ਵੱਖ-ਵੱਖ ਮਿਊਨਿਸਿਪਲ ਪਾਰਕਿੰਗ ਲੋਟਸ ਅਤੇ ਪੂਰੇ ਬ੍ਰੈਂਪਟਨ ਵਿੱਚ ਸਿਟੀ ਦੀਆਂ ਫੈਸਿਲਿਟੀਜ ਵਿਖੇ ਉਪਲਬਧ, 53 ਇਲੈਕਟ੍ਰਿਕ ਵਹੀਕਲ ਚਾਰਜਿੰਗ ਸਟੇਸ਼ਨਾਂ ਦੇ ਇਲਾਵਾ, 12 ਨਵੇਂ ਇਲੈਕਟ੍ਰਿਕ ਵਹੀਕਲ ਚਾਰਜਿੰਗ ਸਟੇਸ਼ਨ, ਸਾਡੇ ਭਾਈਚਾਰੇ ਦੇ ਅੰਦਰ ਸਥਿਰ ਟ੍ਰਾਂਸਪੋਰਟੇਸ਼ਨ ਨੂੰ, ਵਧਿਆ ਹੋਇਆ ਪਹੁੰਚ ਯੋਗ ਵਿਕਲਪ ਬਣਾਉਣਗੇ। ਸਟਾਫ਼, ਗ੍ਰੀਨ ਸਿਟੀ ਬਣਨ ਦੀ, ਬ੍ਰੈਂਪਟਨ ਦੀ ਤਰਜੀਹ ਨੂੰ ਸਹਿਯੋਗ ਕਰਨ ਲਈ, ਸਾਡੇ ਸਾਂਝੇਦਾਰਾਂ ਅਤੇ ਨਿਵਾਸੀਆਂ ਦੇ ਨਾਲ ਕੰਮ ਜਾਰੀ ਰੱਖਣ ਲਈ ਸਮਰਪਿਤ ਹੈ।”

- ਡੇਵਿਡ ਬੈਰਿਕ (David Barrick), ਚੀਫ ਐਡਮਿਨਿਸਟ੍ਰੇਟਿਵ ਅਫਸਰ, ਸਿਟੀ ਆਫ ਬ੍ਰੈਂਪਟਨ

-30-

**ਮੀਡੀਆ ਸੰਪਰਕ**

ਮੋਨਿਕਾ ਦੁੱਗਲ (Monika Duggal)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟਿਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਂਪਟਨ

905-874-3426 | [Monika.Duggal@brampton.ca](mailto:Monika.Duggal@brampton.ca)